



CHARING CROSS

HOUSING ASSOCIATION

Charing Cross Housing Association, 31 Ashley Street, Glasgow G3 6DR
Tel: 0141 333 0404 Email: cxha@cxha.org.uk Web: www.cxha.org.uk

ਪੇਸਟਮਾਰਕ ਵਾਲੀ ਤਾਰੀਖ

ਪਿਆਰੇ ਮੈਂਬਰ

ਤੁਸੀਂ ਸਾਡੇ ਟਰਾਂਸਫਰ ਨਿਊਜ਼ ਪ੍ਰਕਾਸ਼ਨ ਤੋਂ ਜਾਣੂ ਹੋਵੋਗੇ ਕਿ ਅਸੀਂ ਆਪਣੇ ਸਾਰੇ ਕਾਰੋਬਾਰਾਂ ਨੂੰ ਵੈਸਟ ਆਫ਼ ਸਕੋਟਲੈਂਡ ਹਾਊਸਿੰਗ ਐਸੋਸੀਏਸ਼ਨ ਵੱਲ ਤਬਦੀਲ ਕਰਨ ਦੀਆਂ ਯੋਜਨਾਵਾਂ ਨੂੰ ਅੱਗੇ ਵਧਾ ਰਹੇ ਹਾਂ। ਜੇਕਰ ਤਬਾਦਲਾ ਅੱਗੇ ਵਧਦਾ ਹੈ, ਤਾਂ ਤੁਹਾਡੇ ਚਾਰਿੰਗ ਕਰੌਸ ਹਾਊਸਿੰਗ ਐਸੋਸੀਏਸ਼ਨ ਵਿੱਚ ਮੌਜੂਦਾ £1 ਹਿੱਸੇ ਨੂੰ ਵੈਸਟ ਆਫ਼ ਸਕੋਟਲੈਂਡ ਵੱਲ ਤਬਦੀਲ ਕਰ ਦਿੱਤਾ ਜਾਵੇਗਾ ਜੋ ਤੁਹਾਨੂੰ ਆਪਣੀ ਐਸੋਸੀਏਸ਼ਨ ਵਿੱਚ ਨਵਾਂ £1 ਹਿੱਸਾ ਜਾਰੀ ਕਰਨਗੇ।

ਅਸੀਂ ਹੁਣ ਆਪਣੇ ਕਿਰਾਏਦਾਰਾਂ ਨਾਲ ਤਬਾਦਲੇ ਬਾਰੇ ਰਸਮੀ ਸਲਾਹ-ਮਸ਼ਵਰਾ ਸ਼ੁਰੂ ਕਰ ਰਹੇ ਹਾਂ। ਕਿਰਾਏਦਾਰਾਂ ਨਾਲ ਇਹ ਸਲਾਹ-ਮਸ਼ਵਰਾ ਕਾਨੂੰਨੀ ਅਤੇ ਵਿਧਾਨਕ ਸੇਧ ਦੁਆਰਾ ਲੋੜੀਂਦਾ ਹੈ ਕਿਉਂਕਿ ਤਬਾਦਲੇ ਵਿੱਚ ਉਹਨਾਂ ਦੇ ਮਕਾਨ-ਮਾਲਕ ਦੀ ਤਬਦੀਲੀ ਸ਼ਾਮਲ ਹੋਵੇਗੀ।

ਤੁਹਾਨੂੰ ਪੂਰੀ ਤਰ੍ਹਾਂ ਸੂਚਿਤ ਰੱਖਣ ਵਿੱਚ ਮਦਦ ਲਈ, ਕਿਰਪਾ ਕਰਕੇ ਪੜਾਅ 1 ਦੇ ਨੋਟਿਸ ਦੀ ਨੱਥੀ ਕਾਪੀ ਪ੍ਰਾਪਤ ਕਰੋ ਜੋ ਅਸੀਂ ਕਿਰਾਏਦਾਰਾਂ ਨੂੰ ਭੇਜੀ ਹੈ। ਸਾਡਾ ਮੰਨਣਾ ਹੈ ਕਿ ਜੇਕਰ ਤਬਾਦਲਾ ਮਨਜ਼ੂਰ ਹੋ ਜਾਂਦਾ ਹੈ ਤਾਂ ਅਸੀਂ ਆਪਣੇ ਕਿਰਾਏਦਾਰਾਂ ਅਤੇ ਸਟਾਫ਼ ਲਈ ਵੈਸਟ ਆਫ਼ ਸਕੋਟਲੈਂਡ ਤੋਂ ਇੱਕ ਆਕਰਸ਼ਕ ਪੇਸ਼ਕਸ਼ ਪ੍ਰਾਪਤ ਕਰਾਂਗੇ। ਤਬਾਦਲੇ ਦੇ ਵਾਅਦਿਆਂ ਦਾ ਮੁਕੰਮਲ ਰੂਪ ਵਿੱਚ ਵਰਨਣ ਪੜਾਅ 1 ਦੇ ਨੋਟਿਸ ਵਿੱਚ ਕੀਤਾ ਜਾਂਦਾ ਹੈ। ਹਾਲਾਂਕਿ ਸਲਾਹ-ਮਸ਼ਵਰਾ ਕਿਰਾਏਦਾਰਾਂ ਨਾਲ ਹੁੰਦਾ ਹੈ, ਪਰ ਸਾਨੂੰ ਆਪਣੇ ਹਿੱਸੇਦਾਰ ਮੈਂਬਰਾਂ ਦੇ ਕਿਸੇ ਵੀ ਵਿਚਾਰ ਨੂੰ ਸੁਣਨ ਅਤੇ ਵਿਚਾਰ ਕਰਨ ਵਿੱਚ ਜਾਂ ਤੁਹਾਡੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਵਿੱਚ ਖੁਸ਼ੀ ਹੋਵੇਗੀ। **ਤੁਸੀਂ 4 ਅਪ੍ਰੈਲ 2022 ਤੱਕ**


www.surveymonkey.co.uk/r/CXHASTG1 'ਤੇ ਸਾਡੇ ਇੱਕ ਸੰਖੇਪ ਪ੍ਰਤੀਕਾਰਮ ਫਾਰਮ ਨੂੰ ਭਰ ਕੇ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਇਸ ਪ੍ਰਸਤਾਵ ਬਾਰੇ ਕੀ ਸੋਚਦੇ ਹੋ। ਤੁਸੀਂ ਮੁੱਖ ਦਸਤਾਵੇਜ਼ ਦੇ ਪਿਛਲੇ ਪੰਨੇ 'ਤੇ ਸੰਪਰਕ ਵੇਰਵਿਆਂ ਦੀ ਵਰਤੋਂ ਕਰਕੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ।

ਜੇ ਵਿਅਕਤੀ ਫੇਸਬੁੱਕ 'ਤੇ ਹਨ ਉਨ੍ਹਾਂ ਲਈ, ਤੁਸੀਂ ਸਾਡੇ ਫੇਸਬੁੱਕ ਪੇਜ - CharingCrossHA 'ਤੇ ਤਾਜ਼ਾ ਖਬਰਾਂ ਦੇਖ ਸਕਦੇ ਹੋ। ਕਿਰਪਾ ਕਰਕੇ ਪੇਜ ਨੂੰ 'ਲਾਈਕ' ਕਰਨ ਲਈ ਕੁਝ ਸਮਾਂ ਕੱਢੋ, ਚਰਚਾ ਵਿੱਚ ਸ਼ਾਮਲ ਹੋਵੋ ਅਤੇ ਆਪਣੇ ਕੋਈ ਵੀ ਸਵਾਲ ਪੁੱਛੋ।

ਇਸ ਬਾਰੇ ਫੈਸਲਾ ਲੈਣ ਤੋਂ ਪਹਿਲਾਂ, ਕਿ ਕੀ ਸਲਾਹ-ਮਸ਼ਵਰੇ ਨੂੰ ਕਿਰਾਏਦਾਰਾਂ ਦੇ ਮਤਦਾਨ ਤੱਕ ਅੱਗੇ ਵਧਾਉਣਾ ਹੈ, ਪ੍ਰਬੰਧਕੀ ਕਮੇਟੀ ਵੱਲੋਂ ਪ੍ਰਤੀਕਰਮ 'ਤੇ ਵਿਚਾਰ ਕੀਤਾ ਜਾਵੇਗਾ।

ਉਰਦੂ (اردو), ਪੰਜਾਬੀ (ਪੰਜਾਬੀ), ਸਰਲ ਬਣਾਈ ਚੀਨੀ (简体中文) ਅਤੇ ਅਰਬੀ (العربية) ਭਾਸ਼ਾ ਵਿੱਚ ਇਸ ਚਿੱਠੀ ਦੀ ਅਨੁਵਾਦਤ ਕਾਪੀ ਸਾਡੀ ਵੈਬਸਾਈਟ www.cxha.org.uk ਤੋਂ ਜਾਂ ਸਾਡੇ ਦਫ਼ਤਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ

ਤੁਹਾਡਾ ਹਿਤੁ



ਜੌਹਨ ਮਲਹੋਲੈਂਡ



CHARING CROSS

HOUSING ASSOCIATION

Charing Cross Housing Association, 31 Ashley Street, Glasgow G3 6DR

Tel: 0141 333 0404 Email: cxha@cxha.org.uk Web: www.cxha.org.uk

ਇੰਟੈਰਮ ਡਾਇਰੈਕਟਰ